



Punjab Government Gazette

Published by Authority

No. 11] CHANDIGARH, FRIDAY, MARCH 17, 2023 (PHALGUNA 26, 1944 SAKA)

CONTENTS

Pages

| | |
|---|------------|
| PART I—Punjab Government Notifications and Orders | .. 173-302 |
| PART I-A—Notifications by Local Government | .. Nil |
| PART I-B—Notifications by Commissioners and Deputy Commissioners | .. Nil |
| PART II—Statutory Notifications and Republications from Gazette of India/Punjab | .. Nil |
| PART III—Notification by High Court, Labour Commissioner ; Advertisements ; Director of Lotteries, Punjab and Notices etc. | .. 69-73 |
| PART III-A—Notifications by Universities | .. Nil |
| PART III-B—Court Notices | .. Nil |
| PART IV—Acts and Bills | .. Nil |
| PART V—Notification by Punjab State Legislature | .. Nil |
| SUPPLEMENT PART I—Statistical | .. Nil |
| SUPPLEMENT PART II—General | .. Nil |
| LEGISLATIVE SUPPLEMENT—Contents | .. xxx |
| Ditto PART I—Acts | .. Nil |
| Ditto PART II—Ordinances | .. Nil |
| Ditto PART III—Delegated Legislation | .. 269 |
| Ditto PART IV—Correction slips, Republications and Replacements | .. Nil |



Punjab Government Gazette

Published by Authority

No. 11]

CHANDIGARH, FRIDAY, MARCH 17, 2023 (PHALGUNA 26, 1944 SAKA)

PART I

Punjab Government Notifications and Orders

ਪੰਜਾਬ ਸਰਕਾਰ

ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ

(ਵਣ ਸ਼ਾਖਾ)

ਅਧਿਸੂਚਨਾ

ਮਿਤੀ 13 ਦਸੰਬਰ, 2022

ਨੰ: 8/29/2008/ਵਣ-2(1)/6503.-ਇਸ ਵਿਭਾਗ ਵੱਲੋਂ ਅਧਿਸੂਚਨਾ ਨੰ: 8/29/2008/ਵਣ-1/1047688/1, ਮਿਤੀ 18-08-2017 ਰਾਹੀਂ ਵਣ ਰੋਜ਼ਰਾਂ ਦੀ ਰੈਗੂਲਰ ਨਿਯੁਕਤੀ ਦੀ ਮਿਤੀ ਉਪਰੰਤ 2 ਸਾਲ ਦੀ ਟ੍ਰੇਨਿੰਗ ਦੇ ਸਮੇਂ ਨੂੰ ਪੰਜਾਬ ਸਿਵਲ ਸੇਵਾਵਾਂ ਰੂਲਜ਼ ਵਾਲਿਯੂਮ-1, ਭਾਗ-1 ਦੇ ਰੂਲ 2.16 ਅਤੇ ਚੈਪਟਰ IV ਦੇ ਰੂਲ 4.9 (ਏ) ਵਿੱਚ ਕੀਤੇ ਉਪਬੰਧਾਂ ਅਨੁਸਾਰ ਇੰਨ ਸਰਵਿਸ ਗਿਣਦੇ ਹੋਏ ਵਣ ਰੋਜ਼ਰਾਂ ਦੇ ਟ੍ਰੇਨਿੰਗ ਦੇ ਸਮੇਂ ਨੂੰ ਸਲਾਨਾਂ ਤਰੱਕੀ ਲਗਾਉਣ ਸਬੰਧੀ ਗਿਣਨ ਲਈ ਪ੍ਰਵਾਨਗੀ ਦਿੱਤੀ ਗਈ ਸੀ। ਇਸ ਸਬੰਧੀ ਰਿਕਾਰਡ ਨੂੰ ਚੈਕ ਕਰਨ ਤੇ ਪਾਇਆ ਗਿਆ ਕਿ ਉਕਤ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਇਹ ਤਜਵੀਜ਼ ਵਿੱਤ ਵਿਭਾਗ ਤੋਂ ਪ੍ਰਵਾਨ ਨਹੀਂ ਕਰਵਾਈ ਗਈ ਜਿਸ ਦਾ ਸਮਰੱਥ ਅਥਾਰਟੀ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਵਿੱਤ ਵਿਭਾਗ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਜਾਰੀ ਕੀਤੀ ਗਈ ਉਕਤ ਨੋਟੀਫਿਕੇਸ਼ਨ ਪੰਜਾਬ ਸਿਵਲ ਸੇਵਾਵਾਂ ਰੂਲਜ਼ ਵਾਲਿਯੂਮ-1, ਭਾਗ-1 ਦੇ ਚੈਪਟਰ-1 ਦੇ ਰੂਲ 1.8 ਦੀ ਉਲੰਘਣਾ ਹੈ।

ਉਪਰੋਕਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਰਾਜਪਾਲ ਇਸ ਵਿਭਾਗ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ:8/29/2008/ਵਣ-1/1047688/1, ਮਿਤੀ 18-08-2017 ਨੂੰ ਅਧਿਸੂਚਨਾ ਜਾਰੀ ਹੋਣ ਦੀ ਮਿਤੀ ਤੋਂ ਹੀ ਰੱਦ ਕਰਦੇ ਹਨ। ਇਸ ਤੋਂ ਇਲਾਵਾ ਇਸ ਵਿਭਾਗ ਵੱਲੋਂ ਪਿੱਠ ਅੰਕਣ ਨੰ: 9/25/ਵਣ-1/82/6757, ਮਿਤੀ 31-03-1987 ਰਾਹੀਂ ਜਾਰੀ ਕੀਤੀ ਗਈ ਅਧਿਸੂਚਨਾ ਹੀ ਲਾਗੂ ਰਹੇਗੀ।

ਇਹ ਅਧਿਸੂਚਨਾ ਸਮਰੱਥ ਅਥਾਰਟੀ ਦੀ ਪੂਰਵ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਚੰਡੀਗੜ੍ਹ

ਮਿਤੀ 2 ਦਸੰਬਰ, 2022

ਰਾਜੀ ਪੀ. ਸ਼੍ਰੀਵਾਸਤਵਾ, ਆਈ.ਏ.ਐਸ.,

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,

ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ।